



# ਰਾਜ ਸਿਖਲਾਈ ਮਾਨਕ ਅਤੇ ਜਾਂਚਾਂ

## ਕੀ ਅਸੀਂ ਮਾਨਕਾਂ ਬਾਰੇ ਜਾਣੂ ਹੋ ਰਹੇ ਹਾਂ?

ਵਾਸ਼ਿੰਗਟਨ ਰਾਜ ਕੇ-12 (K-12) ਸਿਖਲਾਈ ਮਾਨਕ ਇਹ ਪਰਿਭਾਸ਼ਾ ਦਿੰਦੇ ਹਨ ਕਿ ਸਾਰੇ ਵਿਦਿਆਰਥੀਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ ਅਤੇ ਹਰ ਗ੍ਰੇਡ ਪੱਧਰ ਤੋਂ ਕੀ ਕਰਨ ਦੇ ਯੋਗ ਹੋਣਾ ਚਾਹੀਦਾ ਹੈ।

## ਸਾਨੂੰ ਉਨ੍ਹਾਂ ਦੀ ਲੋੜ ਕਿਉਂ ਹੁੰਦੀ ਹੈ?

ਸਖਤ ਸਿਖਲਾਈ ਮਾਨਕਾਂ ਵਿੱਚ ਵਿਦਿਆਰਥੀਆਂ ਨੂੰ ਇਸ ਨੂੰ ਯਾਦ ਕਰਨ ਦੀ ਬਜਾਏ-ਤੱਤ ਬਾਰੇ ਗੰਭੀਰ ਅਤੇ ਰਚਨਾਤਮਕ ਤੌਰ ਤੇ ਸੋਚਣ ਦੀ ਲੋੜ ਹੁੰਦੀ ਹੈ-ਇਸ ਲਈ ਉਹ ਕਰੀਅਰ, ਕਾਲਜ, ਅਤੇ ਹਾਈ ਸਕੂਲ ਤੋਂ ਬਾਅਦ ਦੇ ਜੀਵਨ ਲਈ ਤਿਆਰ ਹੋ ਜਾਣ।

## ਕਿਹੜੇ ਸਮੱਗਰੀ ਖੇਤਰਾਂ ਕੋਲ ਸਿਖਲਾਈ ਮਾਨਕ ਮੌਜੂਦ ਹਨ?

ਮਾਨਕ 13 ਸਮੱਗਰੀ ਖੇਤਰਾਂ ਵਿੱਚ ਮੌਜੂਦ ਹਨ, ਜਿਨ੍ਹਾਂ ਵਿੱਚ ਗਣਿਤ, ਅੰਗਰੇਜ਼ੀ ਭਾਸ਼ਾ ਕਲਾ, ਵਿਦਿਅਕ ਟੈਕਨੋਲੋਜੀ, ਅਤੇ ਵਿਸ਼ਵ ਦੀਆਂ ਭਾਸ਼ਾਵਾਂ ਸ਼ਾਮਲ ਹਨ।

## ਸਾਨੂੰ ਰਾਜ ਜਾਂਚਾਂ ਕਰਨ ਦੀ ਲੋੜ ਕਿਉਂ ਹੁੰਦੀ ਹੈ?

ਮਹੱਤਵਪੂਰਨ ਹੁਨਰਾਂ ਅਤੇ ਗਿਆਨ ਦੇ ਆਧਾਰ 'ਤੇ ਵਿਦਿਆਰਥੀ ਦੀ ਤਰੱਕੀ ਨੂੰ ਮਾਪਣ ਲਈ, ਪਰਿਵਾਰਾਂ ਅਤੇ ਅਧਿਆਪਕਾਂ ਲਈ ਇਹ ਜਾਣਨਾ ਮਹੱਤਵਪੂਰਣ ਹੈ ਕਿ ਕੀ ਵਿਦਿਆਰਥੀ ਵਿਕਲਪਾਂ ਦੇ ਨਾਲ ਗ੍ਰੈਜੂਏਟ ਹੋਣ ਲਈ ਸਹੀ ਦਿਸ਼ਾ ਵਿੱਚ ਜਾ ਰਹੇ ਹਨ, ਜਾਂ ਸ਼ਾਇਦ ਉਨ੍ਹਾਂ ਨੂੰ ਵਾਧੂ ਮਦਦ ਜਾਂ ਉੱਨਤ ਸਿਖਲਾਈ ਮੌਕਿਆਂ ਦੀ ਲੋੜ ਹੈ।

ਟੈਸਟਿੰਗ ਡੇਟਾ ਸਕੂਲ, ਜਿਲ੍ਹਿਆਂ ਅਤੇ ਸਟੇਟ ਲਈ ਇਕ ਮਾਧਿਅਮ ਵੀ ਹੈ ਜੋ ਕਿ ਅਧਿਆਪਕਾਂ ਨੂੰ ਸਾਰੇ ਵਿਦਿਆਰਥੀਆਂ ਲਈ ਸਿੱਖਿਆ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰਦਾ ਹੈ। ਰਾਜ-ਵਿਆਪੀ ਜਾਂਚ ਕਰਨਾ ਸਾਰੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਮਦਦ ਕਰਨਾ ਸੁਨਿਸਚਿਤ ਕਰਦੀ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਸਕੂਲ ਕਿੱਥੇ ਜਾਂਦੇ ਹਨ, ਕਵਾਲਿਟੀ ਸਿਖਲਾਈ ਤੱਕ ਪਹੁੰਚ ਪ੍ਰਾਪਤ ਕਰਦੇ ਹਨ।

## ਕੀ ਸਟੇਟ ਟੈਸਟ ਲੋੜੀਂਦੇ ਹਨ?

ਰਾਜ ਅਤੇ ਸੰਘੀ ਕਨੂੰਨ ਵਿੱਚ ਵਿਦਿਆਰਥੀਆਂ ਦੀ ਹੇਠਾਂ ਵਿੱਚ ਜਾਂਚ ਕੀਤੇ ਜਾਣ ਲਈ ਲੋੜ ਹੁੰਦੀ ਹੈ:

- ਅੰਗਰੇਜ਼ੀ ਭਾਸ਼ਾ ਕਲਾ ਅਤੇ ਗਣਿਤ:
- ਗ੍ਰੇਡ 3 ਤੋਂ 8 ਅਤੇ ਹਾਈ ਸਕੂਲ (ਵਿਦਿਆਰਥੀ ਸਮਾਰਟਰ ਬੈਲੰਸਡ ਮੁਲਾਂਕਣਾਂ ਵਿੱਚ ਸ਼ਾਮਲ ਹੁੰਦੇ ਹਨ)
- ਵਿਗਿਆਨ: ਗ੍ਰੇਡ 5, 8, ਅਤੇ 11

ਇਹ ਦੇਖਣ ਲਈ ਕਿ ਹਾਈ ਸਕੂਲ ਗ੍ਰੈਜੂਏਸ਼ਨ ਲਈ ਕਿਹੜੀਆਂ ਜਾਂਚਾਂ ਦੀ ਲੋੜ ਹੁੰਦੀ ਹੈ, ਕਿਰਪਾ ਕਰਕੇ [www.WAtesting.com](http://www.WAtesting.com) ਤੇ ਜਾਓ।

## 5 ਉੱਚਤਮ ਵਾਸ਼ਿੰਗਟਨ ਦੇ K-12 ਸਿੱਖਿਆ ਮਿਆਰਾਂ ਅਤੇ ਜਾਂਚਾਂ ਬਾਰੇ

### 1 ਅਸਲ-ਦੁਨੀਆ ਦੀਆਂ ਮੁਹਾਰਤਾਂ

ਵਾਸ਼ਿੰਗਟਨ ਦੇ ਸਿੱਖਣ ਦੇ ਮਿਆਰ ਅਤੇ ਮੁਲਾਂਕਣ ਅਸਲੀ ਦੁਨੀਆ ਦੇ ਹੁਨਰਾਂ ਉੱਤੇ ਕੇਂਦ੍ਰਿਤ ਹੁੰਦੇ ਹਨ ਜੋ ਵਿਦਿਆਰਥੀ ਹਰ ਰੋਜ਼ ਕਲਾਸ ਵਿੱਚ ਸਿੱਖਦੇ ਹਨ ਅਤੇ ਅਭਿਆਸ ਕਰਦੇ ਹਨ ਜਿਵੇਂ ਕਿ ਸਮੱਸਿਆਵਾਂ ਦਾ ਹੱਲ ਕਰਨਾ, ਮਹੱਤਵਪੂਰਨ ਢੰਗ ਨਾਲ ਸੋਚਣਾ, ਅਤੇ ਲਿਖਣਾ। ਮੁਲਾਂਕਣਾਂ ਉੱਤੇ, ਵਿਦਿਆਰਥੀ ਮੁਲਾਂਕਣ ਪ੍ਰਕਿਰਿਆ ਦੇ ਹਿੱਸੇ ਵਜੋਂ ਆਪਣਾ ਕੰਮ ਦਿਖਾਉਂਦੇ ਹਨ, ਲਿਖਦੇ ਹਨ, ਅਤੇ ਉਹਨਾਂ ਦੇ ਜਵਾਬਾਂ ਦਾ ਵਰਣਨ ਕਰਦੇ ਹਨ, ਇਸ ਤਰ੍ਹਾਂ ਆਪਣੇ ਮਨਪਸੰਦ ਕਰੀਅਰ ਦੇ ਰਸਤੇ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਲਈ ਆਪਣੇ ਹੁਨਰਾਂ ਅਤੇ ਗਿਆਨ ਨੂੰ ਮਾਪਦੇ ਹਨ।

### 2 ਫ਼ਾਸਲਿਆਂ ਨੂੰ ਪੂਰਨਾ

ਜਾਂਚ ਪ੍ਰਾਪਤੀ ਵਿੱਚਲੇ ਫ਼ਾਸਲਿਆਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਅਤੇ ਸਕੂਲ ਜਿਲ੍ਹਿਆਂ ਅਤੇ ਰਾਜਾਂ ਨੂੰ ਸਭ ਤੋਂ ਵਧੇਰੇ ਲੋੜੀਂਦੇ ਸ੍ਰੋਤਾਂ ਉੱਤੇ ਵਿਵਸਥਿਤ ਕਰਨ ਦੇ ਯੋਗ ਬਣਾਉਂਦੀਆਂ ਹਨ।

### 3 ਜਾਂਚ ਕੇਵਲ ਇੱਕ ਮਾਪ ਹੈ

ਰਾਜ ਦੇ ਪੱਧਰ ਦੀ ਜਾਂਚ, ਰਿਪੋਰਟ ਕਾਰਡਾਂ, ਅਧਿਆਪਕਾਂ ਦੀ ਫੀਡਬੈਕ ਅਤੇ ਕਲਾਸਰੂਮ ਦੇ ਕੰਮ ਸਮੇਤ, ਕਈ ਸੰਕੇਤਕਾਂ ਵਿੱਚੋਂ ਇੱਕ ਹੈ, ਜਿਸਦੀ ਵਰਤੋਂ ਵਿਦਿਆਰਥੀ ਦੀ ਸਕੂਲ ਵਿੱਚ ਤਰੱਕੀ ਦੀ ਸੰਪੂਰਨ ਤਸਵੀਰ ਬਣਾਉਣ ਲਈ ਕੀਤੀ ਜਾਂਦੀ ਹੈ।

### 4 ਸਹੀ ਮਾਨਕ

ਵਾਸ਼ਿੰਗਟਨ ਦੇ ਰਾਜ ਸਿਖਲਾਈ ਦੇ ਮਾਨਕ ਅਤੇ ਇਸ ਨਾਲ ਸੰਬੰਧਿਤ ਮੁਲਾਂਕਣ, ਵਿਦਿਆਰਥੀਆਂ ਨੂੰ ਕਰੀਅਰ, ਕਾਲਜ, ਅਤੇ ਜ਼ਿੰਦਗੀ ਲਈ ਤਿਆਰ ਕਰਨ ਲਈ ਡਿਜ਼ਾਇਨ ਕੀਤੇ ਜਾਂਦੇ ਹਨ।

### 5 ਸਾਰੇ ਵਿਦਿਆਰਥੀਆਂ ਲਈ ਪਹੁੰਚ ਦੇ ਯੋਗ

Smarter Balanced tests (ਸਮਾਰਟਰ ਬੈਲੰਸਡ ਟੈਸਟਾਂ) ਨੂੰ ਅਪਾਹਜਪੁਣੇ ਅਤੇ ਅੰਗਰੇਜ਼ੀ ਭਾਸ਼ਾ ਦੇ ਸਿੱਖਿਆਕਾਂ ਵਾਲੇ ਵਿਦਿਆਰਥੀਆਂ ਸਮੇਤ, ਸਾਰੇ ਵਿਦਿਆਰਥੀਆਂ ਨੂੰ ਅਨੁਕੂਲ ਕਰਨ ਲਈ ਡਿਜ਼ਾਇਨ ਕੀਤਾ ਜਾਂਦਾ ਹੈ।

## ਹੋਰ ਸਿੱਖੋ!

### ਸਿਖਲਾਈ ਮਾਨਕ

[bit.ly/StateStandards](http://bit.ly/StateStandards)  
ਜਾਂ ਈ-ਮੇਲ ਕਰੋ [CoreStandards@k12.wa.us](mailto:CoreStandards@k12.wa.us)

### ਰਾਜ ਦੇ ਪੱਧਰ ਦੀ ਜਾਂਚ

[www.WAtesting.com](http://www.WAtesting.com)  
ਜਾਂ ਈ-ਮੇਲ ਕਰੋ [StateTesting@k12.wa.us](mailto:StateTesting@k12.wa.us)

### ਆਪਣੇ ਵਿਦਿਆਰਥੀ ਦਾ ਸਮਰਥਨ ਕਰੋ

ਸ਼ਾਨਦਾਰ ਸਕੂਲ:  
<http://bit.ly/2tRyZo0>